

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ ਇਸ ਸਾਲ 8,000 ਰੁੱਖ ਲਗਾਉਣ ਲਈ ਕੈਨੇਡਾ ਸਰਕਾਰ ਤੋਂ 1.2 ਮਿਲੀਅਨ ਡਾਲਰ ਦਾ ਨਿਵੇਸ਼ ਸੁਰੱਖਿਅਤ ਕੀਤਾ

ਬ੍ਰੈਂਪਟਨ, ਓਨਟਾਰੀਓ (4 ਅਗਸਤ, 2021) – ਅੱਜ, ਮੇਅਰ ਪੈਟਰਿਕ ਬ੍ਰਾਊਨ (Patrick Brown); ਬ੍ਰੈਂਪਟਨ ਦੇ ਸਿਟੀ ਕਾਉਂਸਲਰਾਂ; ਅਤੇ ਮਿਨਿਸਟਰ ਆਫ ਨੈਚੁਰਲ ਰਿਸੋਰਸਿਜ਼, ਸਨਮਾਨਯੋਗ ਸੇਮਸ ਓ'ਰੀਗਨ ਜੂਨੀਅਰ (Seamus O'Regan Jr.) ਦੇ ਵੱਲੋਂ, ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਲਈ ਪਾਰਲੀਆਮੈਂਟਰੀ ਸੈਕਰੇਟਰੀ ਅਤੇ ਬ੍ਰੈਂਪਟਨ ਈਸਟ ਲਈ ਮੈਂਬਰ ਆਫ ਪਾਰਲੀਆਮੈਂਟ, ਮਨਿੰਦਰ ਸਿੱਧੂ (Maninder Sidhu) ਨੇ, ਇਸ ਸਾਲ ਬ੍ਰੈਂਪਟਨ ਵਿੱਚ ਲਗਭਗ 8,000 ਰੁੱਖ ਲਗਾਉਣ ਵਾਸਤੇ 1,280,000 ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ।

ਇਹ, 10 ਸਾਲਾਂ ਵਿੱਚ ਦੇ ਬਿਲੀਅਨ ਰੁੱਖ ਲਗਾਉਣ ਦੀ ਕੈਨੇਡਾ ਸਰਕਾਰ ਦੀ ਯੋਜਨਾ ਅਤੇ 2040 ਤੱਕ ਇੱਕ ਮਿਲੀਅਨ ਰੁੱਖ ਲਗਾਉਣ ਦੇ ਸਿਟੀ ਆਫ ਬ੍ਰੈਂਪਟਨ ਦੇ ਦ੍ਰਿਸ਼ਟੀਕੋਣ ਦੀ ਹਿਮਾਇਤ ਵਿੱਚ ਹੈ।

ਕੈਨੇਡਾ ਸਰਕਾਰ ਦਾ ਨਿਵੇਸ਼, ਬ੍ਰੈਂਪਟਨ ਦੀ ਅਰਬਨ ਟ੍ਰੀ ਕੈਨੋਪੀ ਵਿੱਚ ਯੋਗਦਾਨ ਦੇਵੇਗਾ। ਸਿਟੀ, ਇਹ ਰੁੱਖ, ਕੁਦਰਤੀ ਥਾਵਾਂ ਤੇ, ਸਟ੍ਰੀਟਸ ਦੇ ਨਾਲ-ਨਾਲ, ਪਾਰਕਾਂ ਵਿੱਚ ਪੱਧਰੀ ਜਮੀਨ ਤੇ, ਬੁਲੇਵਾਰਡਾਂ ਦੇ ਅੰਦਰ ਅਤੇ ਕਮਿਊਨਿਟੀ ਦੇ ਬਗੀਚਿਆਂ ਵਿੱਚ ਲਗਾਵੇਗੀ। ਬ੍ਰੈਂਪਟਨ ਦਾ ਰੁੱਖ ਲਗਾਉਣ ਦਾ ਪ੍ਰੋਗਰਾਮ, 50 ਸਾਲਾਂ ਵਿੱਚ ਲਗਭਗ 35,500 ਟਨ ਗ੍ਰੀਨਹਾਊਸ ਗੈਸ (ਜੀ.ਐਚ.ਜੀ.) ਨੂੰ ਖ਼ਤਮ ਕਰੇਗਾ।

ਗ੍ਰੀਨ ਸਿਟੀ (Green City) ਹੋਣ ਵਜੋਂ, ਬ੍ਰੈਂਪਟਨ ਆਪਣੇ ਸਥਿਰਤਾ ਅਤੇ ਜਲਵਾਯੂ ਸਬੰਧੀ ਯਤਨਾਂ ਦੇ ਹਿੱਸੇ ਵਜੋਂ ਆਪਣੇ ਸ਼ਹਿਰੀ ਜੰਗਲ ਨੂੰ ਵਧਾਉਣ ਲਈ ਵਚਨਬੱਧ ਹੈ। 2040 ਤੱਕ ਇੱਕ ਮਿਲੀਅਨ ਰੁੱਖ ਲਗਾਉਣਾ, ਬ੍ਰੈਂਪਟਨ ਦੇ [ਗ੍ਰੋ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ \(ਈ.ਐਮ.ਪੀ.\)](#) ([Grow Green Environmental Master Plan \(EMP\)](#)), [ਅਰਬਨ ਫੋਰੈਸਟ ਮੈਨੇਜਮੈਂਟ ਪਲਾਨ \(ਯੂ.ਐਫ.ਐਮ.ਪੀ.\)](#) ([Urban Forest Management Plan \(UFMP\)](#)), ਅਤੇ [ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ \(ਸੀ.ਈ.ਈ.ਆਰ.ਪੀ.\)](#) ([Community Energy and Emissions Reduction Plan \(CEERP\)](#)) ਦਾ ਹਿੱਸਾ ਹੈ।

ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਸਿਤੰਬਰ ਨੂੰ ਬ੍ਰੈਂਪਟਨ ਟ੍ਰੀ ਮੰਥ (Brampton Tree Month) ਵਜੋਂ ਨਿਯਤ ਕੀਤਾ ਹੈ! ਇਹ ਸਾਲਾਨਾ ਜਸ਼ਨ, ਰੁੱਖਾਂ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ, ਬ੍ਰੈਂਪਟਨ ਦੇ ਸ਼ਹਿਰੀ ਜੰਗਲ ਨੂੰ ਸੁਰੱਖਿਅਤ ਰੱਖਣ ਅਤੇ ਇਸ ਵਿੱਚ ਵਾਧਾ ਕਰਨ ਦੇ ਪ੍ਰਤੀ ਸਿਟੀ ਅਤੇ ਕਮਿਊਨਿਟੀ ਦੇ ਯਤਨਾਂ ਅਤੇ ਸਫਲਤਾਵਾਂ ਦਾ ਜਸ਼ਨ ਮਨਾਉਣ, ਨਾਗਰਿਕ ਸ਼ਮੂਲੀਅਤ ਵਧਾਉਣ, ਸਿਹਤਮੰਦ ਅਤੇ ਜਲਵਾਯੂ ਸਬੰਧੀ ਸਥਿਰ ਕਮਿਊਨਿਟੀਜ਼ ਬਣਾਉਣ, ਵਾਤਾਵਰਣ ਸਬੰਧੀ ਪ੍ਰਬੰਧਨ ਵਿਕਸਿਤ ਕਰਨ ਅਤੇ ਸਿਟੀ ਦੇ ਇੱਕ ਮਿਲੀਅਨ ਰੁੱਖ ਲਗਾਉਣ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ। ਇਸ ਬਾਰੇ ਵੇਰਵੇ ਜਲਦੀ ਹੀ, [www.brampton.ca/trees](http://www.brampton.ca/trees) ਤੇ ਉਪਲਬਧ ਹੋਣਗੇ।

### ਲਿੰਕ

- [ਦੋ ਬਿਲੀਅਨ ਰੁੱਖਾਂ ਦੇ ਹਿੱਸੇ ਵਜੋਂ ਬ੍ਰੈਂਪਟਨ ਵਿੱਚ ਰੁੱਖ ਲਗਾਉਣਾ \(Planting Trees in Brampton as Part of Two Billion Trees\)](#)

### ਹਵਾਲੇ

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਅਸੀਂ ਸਾਡੇ ਰੁੱਖਾਂ, ਪੌਦਿਆਂ ਅਤੇ ਹਰੀਆਂ-ਭਰੀਆਂ ਥਾਵਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ। ਸਾਡਾ ਸ਼ਹਿਰੀ ਜੰਗਲ, ਸਾਡੀ ਕਮਿਊਨਿਟੀ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਅਤੇ ਮੈਂ ਇਸ ਫੰਡਿੰਗ ਦਾ ਸੁਆਗਤ ਕਰਦਾ ਹਾਂ, ਜੋ 2040 ਤੱਕ ਬ੍ਰੈਂਪਟਨ ਵਿੱਚ ਇੱਕ ਮਿਲੀਅਨ ਰੁੱਖ ਲਗਾਉਣ ਦੇ ਸਾਡੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਕਰੇਗੀ ਅਤੇ 10 ਸਾਲਾਂ ਤੱਕ ਦੇ ਬਿਲੀਅਨ ਰੁੱਖ ਲਗਾਉਣ ਦੀ ਕੈਨੇਡਾ ਸਰਕਾਰ ਦੀ ਯੋਜਨਾ ਦੀ ਹਿਮਾਇਤ ਕਰੇਗੀ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੇ ਸ਼ਹਿਰੀ ਜੰਗਲ ਵਿੱਚ ਕੈਨੇਡਾ ਸਰਕਾਰ ਦਾ ਨਿਵੇਸ਼, ਸਾਡੀ ਸਥਿਰਤਾ ਅਤੇ ਜਲਵਾਯੂ ਸਬੰਧੀ ਟੀਚਿਆਂ ਵਿੱਚ ਸਿੱਧੇ ਯੋਗਦਾਨ ਦੇਵੇਗਾ। ਇਹ ਯਕੀਨੀ ਬਣਾਉਣ ਲਈ ਕਿ ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ, ਬਹੁਤ ਸਾਰਾ ਕੰਮ ਜਾਰੀ ਹੈ। ਇਹ ਰੁੱਖ ਸਾਡੀ ਕਮਿਊਨਿਟੀ ਵਿੱਚ ਤਬਦੀਲੀ ਲਿਆਉਣਗੇ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਬ੍ਰੈਂਪਟਨ ਵਿੱਚ ਨਿਵੇਸ਼ ਲਿਆਉਣ ਲਈ ਵਚਨਬੱਧ ਹੈ। ਅਸੀਂ, ਸਾਡੇ ਸ਼ਹਿਰ ਵਿੱਚ ਕੈਨੇਡਾ ਸਰਕਾਰ ਦੇ ਮਹੱਤਵਪੂਰਣ ਨਿਵੇਸ਼ ਦਾ ਸੁਆਗਤ ਕਰਦੇ ਹਾਂ। ਸਾਡੇ ਸਟੇਕਹੋਲਡਰਾਂ ਦੇ ਨਾਲ ਮਿਲ ਕੇ, ਅਸੀਂ ਇਕੱਠੇ ਵੱਧ ਗ੍ਰੀਨ ਭਵਿੱਖ ਬਣਾਉਣ ਲਈ ਵਚਨਬੱਧ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਵਿੱਚ ਰੁੱਖ ਲਗਾਉਣ ਸਮੇਤ, ਪੂਰੇ ਕੈਨੇਡਾ ਵਿੱਚ ਰੁੱਖ ਲਗਾਉਣ ਨਾਲ, ਸਾਨੂੰ ਸਾਡੇ 2030 ਦੇ ਜਲਵਾਯੂ ਸਬੰਧੀ ਟੀਚਿਆਂ ਅਤੇ 2050 ਤੱਕ ਨੈਟ-ਜ਼ੀਰੋ ਨਿਕਾਸੀਆਂ ਹਾਸਲ ਕਰਨ ਵਿੱਚ ਮਦਦ ਮਿਲੇਗੀ। ਦੋ ਬਿਲੀਅਨ ਰੁੱਖਾਂ ਦੀ ਪਹਿਲਕਦਮੀ, ਬ੍ਰੈਂਪਟਨ ਦੇ ਨਿਵਾਸੀਆਂ ਨੂੰ ਵੱਧ ਸਾਫ਼ ਹਵਾ ਅਤੇ ਵੱਧ ਛਾਂ ਵਾਸਤੇ ਵਿਸਤ੍ਰਿਤ ਜੰਗਲ ਕੈਨੇਪੀ ਪ੍ਰਦਾਨ ਕਰੇਗੀ। ਨਾਲ ਹੀ, ਇਹ ਵਾਤਾਵਰਣ ਅਨੁਕੂਲਿਤ ਨੈਕਰੀਆਂ ਵੀ ਪੈਦਾ ਕਰੇਗੀ। ਇਸ ਨਿਵੇਸ਼ ਲਈ ਮੈਂ ਬੇਹੱਦ ਉਤਸ਼ਾਹਿਤ ਹਾਂ, ਕਿਉਂਕਿ ਇਸ ਪੀੜ੍ਹੀ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਇਸਦਾ ਅਸਰ ਹੋਵੇਗਾ!”

- ਮਨਿੰਦਰ ਸਿੱਧੂ (Maninder Sidhu), ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਲਈ ਪਾਰਲੀਆਮੈਂਟਰੀ ਸੈਕਰਟਰੀ, ਬ੍ਰੈਂਪਟਨ ਈਸਟ ਲਈ ਮੈਂਬਰ ਆਫ ਪਾਰਲੀਆਮੈਂਟ

“ਦੋ ਬਿਲੀਅਨ ਰੁੱਖ ਲਗਾਉਣਾ, ਜਲਵਾਯੂ ਸਬੰਧੀ ਕਾਰਵਾਈ ਲਈ ਇੱਕ ਯੋਜਨਾ ਤੋਂ ਕਿਤੇ ਵਧ ਕੇ ਹੈ। ਇਹ ਹਜ਼ਾਰਾਂ ਦੀ ਸੰਖਿਆ ਵਿੱਚ ਵਧੀਆ ਅਤੇ ਵਾਤਾਵਰਣ ਅਨੁਕੂਲਿਤ ਨੈਕਰੀਆਂ ਪੈਦਾ ਕਰਨ ਦੀ ਯੋਜਨਾ ਹੈ। ਅਸੀਂ ਪੂਰੇ ਦੇਸ਼ ਵਿੱਚ ਰੁੱਖ ਲਗਾਉਣ ਦੇ ਪ੍ਰੋਜੈਕਟਾਂ ਦੀ ਅਧਿਕਾਰਤ ਸ਼ੁਰੂਆਤ ਕਰ ਰਹੇ ਹਾਂ। ਰੁੱਖ ਲਗਾਉਣ ਨਾਲ ਅਸੀਂ ਨੈਟ-ਜ਼ੀਰੋ ਨਿਕਾਸੀਆਂ ਹਾਸਲ ਕਰ ਸਕਾਂਗੇ।”

- ਸਨਮਾਨਯੋਗ ਸੇਮਸ ਓ ਰੀਗਨ ਜੂਨੀਅਰ (Seamus O'Regan Jr.), ਮਿਨਿਸਟਰ ਆਫ ਨੈਚਰਲ ਰਿਸੋਰਸਿਜ਼

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ Twitter, Facebook, ਅਤੇ Instagram ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)

ਇਆਨ ਕੈਮਰੋਨ (Ian Cameron)

ਸੀਨੀਅਰ ਕਮਿਊਨਿਕੇਸ਼ਨਸ ਐਡਵਾਈਜਰ

ਆਫਿਸ ਆਫ ਦ ਮਿਨਿਸਟਰ ਆਫ ਨੈਚੁਰਲ ਰਿਸੋਰਸਿਜ

613-447-3488 | [Ian.Cameron@canada.ca](mailto:Ian.Cameron@canada.ca)

ਮੀਡੀਆ ਰਿਲੇਸ਼ਨਸ

ਨੈਚੁਰਲ ਰਿਸੋਰਸਿਜ ਕੈਨੇਡਾ

ਓਟਾਵਾ

343-292-6100 | [NRCan.media.RNCan@canada.ca](mailto:NRCan.media.RNCan@canada.ca)